

# ਬਿਨਾਂ ਗਰੰਟਿ ਵਾਲੇ ਜੀਵਨ ਵਿੱਚ, ਪਾਓ ਸੁਨਿਸ਼ਚਿਤ ਲਾਭ।



## ਐਚਡੀਐਫਸੀ ਲਾਇਫ ਸੰਚਯ ਪਲੱਸ

ਇੱਕ ਗੈਰ-ਪ੍ਰਤਿਭਾਗਿਤਾ, ਨਾਨ-ਲਿੰਕਡ ਸੇਵਿੰਗਸ ਇਨਸ਼ੁਰੈਂਸ ਪਲਾਨ

ਇਸ ਲੀਫਲੈਟ ਦਾ ਉਦੇਸ਼ ਗਰੰਟਿਡ ਇਨਕਮ ਵਿਕਲਪ ਦੇ ਫਾਇਦਿਆਂ ਬਾਰੇ ਦੱਸਣਾ ਹੈ।

ਹੋਰ ਉਪਲਬਧ ਵਿਕਲਪਾਂ ਬਾਰੇ ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ ਹੋਰ ਲੀਫਲੈਟ ਅਤੇ ਸੇਲਸ ਬ੍ਰੋਸ਼ਰ ਨੂੰ ਧਿਆਨ ਨਾਲ ਪੜ੍ਹ ਲਓ।

ਐਚਡੀਐਫਸੀ ਲਾਇਫ ਸੰਚਯ ਪਲੱਸ ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਗਰੰਟਿਡ ਰਿਟਰਨਸ ਦੀ ਪੇਸ਼ਕਸ਼ ਕਰਦਾ ਹੈ ਜਿਸ ਨਾਲ ਤੁਹਾਡੇ ਜੀਵਨ ਦੇ ਮੁੱਖ ਪੜਾਅ ਜਿਵੇਂ ਕਿ ਵਿਆਹ, ਪਾਲਣਪਣ, ਰਿਟਾਇਰਮੈਂਟ, ਆਦਿ ਸੁਰੱਖਿਅਤ ਹੁੰਦੇ ਹਨ।




ਬਰਤ ਅਤੇ  
ਨਿਵੇਸ਼ ਪਲੱਸ

### ਮੁੱਖ ਖੂਬੀਆਂ ਅਤੇ ਲਾਭ - ਗਰੰਟਿਡ ਇਨਕਮ ਵਿਕਲਪ

- ਗਰੰਟਿਡ<sup>1</sup> ਇਨਕਮ ਲਾਭ 12 ਪੇ ਵਿਕਲਪ ਲਈ ਭੁਗਤਾਨ<sup>2</sup> ਕੀਤੇ ਪ੍ਰੀਮੀਅਮਾਂ ਨਾਲੋਂ ਦੁੱਗਣੀ ਪੇਸ਼ਕਸ਼ ਕਰਦਾ ਹੈ।
- ₹ 150,000<sup>2</sup> ਤੋਂ ਵੱਧ ਸਾਲਾਨਾ ਪ੍ਰੀਮੀਅਮ ਵਾਲੀਆਂ ਪੌਲਿਸੀਆਂ ਲਈ ਵਧਾਇਆ ਹੋਇਆ ਲਾਭ।
- ਟੈਕਸ ਲਾਭ<sup>3</sup> - ਪ੍ਰਚਲਿਤ ਟੈਕਸ ਕਾਨੂੰਨਾਂ ਅਨੁਸਾਰ ਤੁਸੀਂ ਟੈਕਸ ਲਾਭਾਂ ਲਈ ਯੋਗ ਹੋ ਸਕਦੇ ਹੋ।
- ਵਿਕਲਪਿਕ ਰਾਇਡਰ - ਅਤਿਰਿਕਤ ਪ੍ਰੀਮੀਅਮ ਦੀ ਅਦਾਇਗੀ ਤੇ ਰਾਇਡਰ ਵਿਕਲਪਾਂ ਦੁਆਰਾ ਆਪਣੀ ਸੁਰੱਖਿਆ ਕਵਰੇਜ ਨੂੰ ਵਧਾਓ।

### ਪਲਾਨ ਕਿਵੇਂ ਕੰਮ ਕਰਦਾ ਹੈ



ਏ.ਪੀ. = ਸਾਲਾਨਾ ਪ੍ਰੀਮੀਅਮ

### ਉਦਾਹਰਣ ਦ੍ਰਿਸ਼ਟਾਂਤ

ਇੱਕ ਸਿਹਤਮੰਦ ਆਦਮੀ ਲਈ ਲਾਭਾਂ ਦਾ ਦ੍ਰਿਸ਼ਟਾਂਤ ਜੋ ਪ੍ਰੀਮੀਅਮ ਭੁਗਤਾਨ ਦੀ ਮਿਆਦ ਦੇ ਦੌਰਾਨ 1 ਲੱਖ + ਟੈਕਸ ਸਾਲਾਨਾ ਅਦਾ ਕਰਦਾ ਹੈ ਅਤੇ ਪੌਲਿਸੀ ਅਵਧੀ ਤੱਕ ਬਚਿਆ ਰਹਿੰਦਾ ਹੈ।

ਉਮਰ	ਬੀਮੇ ਦੀ ਰਕਮ	ਪੜਤਾਲ ਵੇਲੇ ਮਿਤੀ ਲਾਭ <sup>5</sup>	ਪੌਲਿਸੀ ਅਵਧੀ (ਸਾਲ)	ਪ੍ਰੀਮੀਅਮ ਭੁਗਤਾਨ ਅਵਧੀ (ਸਾਲ)	ਪਰਿਪੱਕਤਾ ਲਾਭ
35 ਸਾਲ	12,00,000	14,96,586	13	12	ਗਰੰਟਿਡ ਇਨਕਮ ₹2,09,000 ਸਾਲਾਨਾ 14ਵੇਂ ਸਾਲ ਤੋਂ 25ਵੇਂ ਸਾਲ ਤੱਕ (ਅਦਾਇਗੀ ਅਵਧੀ 12 ਸਾਲ ਦੀ)
35 ਸਾਲ	10,25,000	13,89,176	13	12	ਗਰੰਟਿਡ ਇਨਕਮ ₹1,94,000 ਸਾਲਾਨਾ 14ਵੇਂ ਸਾਲ ਤੋਂ 25ਵੇਂ ਸਾਲ ਤੱਕ (ਅਦਾਇਗੀ ਅਵਧੀ 12 ਸਾਲ ਦੀ)

ਏ. ਪ੍ਰੀਮੀਅਮ ਵਿੱਚ ਲਾਗੂ ਟੈਕਸ ਅਤੇ ਲੇਵੀਜ਼ ਸ਼ਾਮਲ ਨਹੀਂ ਹਨ। ਬੀ. ਦਰਸਾਏ ਗਏ ਮੁੱਲ ਸਿਰਫ ਉਦਾਹਰਣ ਦੇ ਉਦੇਸ਼ ਲਈ ਹਨ। ਵੇਰਵੇ ਸਹਿਤ ਦ੍ਰਿਸ਼ਟਾਂਤ ਲਈ, ਕਿਰਪਾ ਕਰਕੇ ਸਾਡੇ ਵਿਚੋਲੇ ਨਾਲ ਗੱਲ ਕਰੋ। ਲਾਭਾਂ ਅਤੇ ਸ਼ਰਤਾਂ ਦੇ ਵੇਰਵਿਆਂ ਲਈ ਕਿਰਪਾ ਕਰਕੇ ਉਤਪਾਦ ਬ੍ਰੋਸ਼ਰ ਨੂੰ ਧਿਆਨ ਨਾਲ ਪੜ੍ਹ ਲਓ।

<sup>1</sup> ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ ਸੇਲਸ ਬ੍ਰੋਸ਼ਰ ਨੂੰ ਧਿਆਨ ਨਾਲ ਪੜ੍ਹ ਲਓ।  
<sup>2</sup> ਬਸ਼ਰਤ ਸਾਰੇ ਬਕਾਇਆ ਪ੍ਰੀਮੀਅਮਾਂ ਦਾ ਭੁਗਤਾਨ ਹੋ ਗਿਆ ਹੋਵੇ ਅਤੇ ਪੌਲਿਸੀ ਲਾਗੂ ਹੋ।  
<sup>3</sup> ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ ਸੇਲਸ ਬ੍ਰੋਸ਼ਰ ਵਿੱਚ "ਹਾਈ ਪ੍ਰੀਮੀਅਮ ਪੌਲਿਸੀਆਂ ਲਈ ਵਧਾਇਆ ਹੋਇਆ ਲਾਭ" ਭਾਗ ਵੇਖੋ।  
<sup>4</sup> ਇਨਕਮ ਟੈਕਸ ਐਕਟ, 1961 ਦੇ ਅਨੁਸਾਰ। ਟੈਕਸ ਲਾਭ ਟੈਕਸ ਕਾਨੂੰਨਾਂ ਵਿੱਚ ਤਬਦੀਲੀਆਂ ਦੇ ਅਧੀਨ ਹਨ।  
<sup>5</sup> ਭੁਗਤਾਨ ਅਵਧੀ (ਪੌਲਿਸੀ ਅਵਧੀ ਦੇ ਬਾਅਦ) ਦੇ ਦੌਰਾਨ ਸਾਲਾਨਾ ਬਾਰੰਬਾਰਤਾ ਤੇ ਬਕਾਏ ਦੀ ਅਦਾਇਗੀ ਗਰੰਟਿਡ ਇਨਕਮ ਰਕਮ।  
<sup>6</sup> ਕਿਰਪਾ ਕਰਕੇ ਸਾਲ ਦੇ ਅਨੁਸਾਰ ਮਿਤੀ ਲਾਭ ਲਈ ਦ੍ਰਿਸ਼ਟਾਂਤ ਵੇਖੋ।

## ਪਰਿਪੱਕਤਾ ਲਾਭ:

ਇਹ ਵਿਕਲਪ ਤੁਹਾਨੂੰ ਪਾਲਿਸੀ ਦੀ ਅਵਧੀ ਤੋਂ ਬਚਣ ਵਾਲੇ ਸਾਰੇ ਪ੍ਰੀਮੀਅਮਾਂ ਅਤੇ ਜੀਵਨ ਬੀਮੇ ਦੀ ਅਦਾਇਗੀ ਤੋਂ ਬਾਅਦ 10 ਤੋਂ 12 ਸਾਲ ਦੀ ਨਿਸ਼ਚਤ ਅਵਧੀ ਲਈ ਗਰੰਟਿਡ ਇਨਕਮ ਦੀ ਰੂਪ ਵਿੱਚ ਪਰਿਪੱਕਤਾ ਲਾਭ ਪ੍ਰਦਾਨ ਕਰਦਾ ਹੈ।

ਭੁਗਤਾਨ ਅਵਧੀ ਦੇ ਦੌਰਾਨ ਕਿਸੇ ਵੀ ਸਮੇਂ, ਤੁਹਾਡੇ ਕੋਲ ਭਵਿੱਖ ਦੀ ਆਮਦਨੀ ਨੂੰ ਇਕਮੁਸ਼ਤ ਰਕਮ ਵਜੋਂ ਪ੍ਰਾਪਤ ਕਰਨ ਦਾ ਵਿਕਲਪ ਹੋਵੇਗਾ, ਜੋ ਕਿ ਭਵਿੱਖ ਦੀਆਂ ਅਦਾਇਗੀਆਂ ਦਾ ਮੌਜੂਦਾ ਮੁੱਲ ਹੋਵੇਗਾ, ਜਿਸ ਰੇਟ ਤੇ ਛੁਟ ਹੋਵੇਗੀ ਜੋ ਮੌਜੂਦਾ ਵਿਆਜ ਦਰਾਂ ਦੀ ਵਰਤੋਂ ਨਾਲ ਗਿਣਿਆ ਜਾਂਦਾ ਹੈ।

**ਭੁਗਤਾਨ ਅਵਧੀ ਦੇ ਦੌਰਾਨ ਬੀਮਿਤ ਵਿਅਕਤੀ ਦੀ ਮੌਤ ਹੋਣ ਤੇ**, ਨਾਮਜ਼ਦ ਵਿਅਕਤੀ ਨੂੰ ਅਦਾਇਗੀ ਅਵਧੀ ਦੇ ਅੰਤ ਤੱਕ ਚੋਣ ਕੀਤੇ ਗਏ ਆਮਦਨੀ ਭੁਗਤਾਨ ਦੀ ਬਾਰੰਬਾਰਤਾ ਅਤੇ ਲਾਭ ਦੇ ਅਨੁਸਾਰ ਗਰੰਟਿਡ ਇਨਕਮ ਪ੍ਰਾਪਤ ਕਰਨਾ ਜਾਰੀ ਰੱਖੇਗਾ।

## ਮਿਤ੍ਰ ਲਾਭ:

ਪਾਲਿਸੀ ਅਵਧੀ ਦੌਰਾਨ ਬੀਮਿਤ ਵਿਅਕਤੀ ਦੀ ਮੌਤ ਹੋਣ ਦੀ ਸਥਿਤੀ ਵਿੱਚ, ਮੌਤ ਹੋਣ ਤੇ ਬੀਮੇ ਦੀ ਰਕਮ ਦੇ ਬਰਾਬਰ ਮਿਤ੍ਰ ਲਾਭ ਨਾਮਜ਼ਦ ਵਿਅਕਤੀ ਨੂੰ ਭੁਗਤਾਨ ਯੋਗ ਹੋਵੇਗਾ।

## ਮੌਤ ਤੇ ਬੀਮੇ ਦੀ ਰਕਮ ਸਭ ਤੋਂ ਵੱਧ ਹੈ:

- 10 ਗੁਣਾ ਸਾਲਾਨਾ ਪ੍ਰੀਮੀਅਮ<sup>6</sup>, ਜਾਂ
- ਕੁੱਲ ਪ੍ਰੀਮੀਅਮ<sup>7</sup> ਦਾ 105% ਭੁਗਤਾਨ ਕੀਤਾ, ਜਾਂ
- 5% ਦੇ ਵਿਆਜ ਤੇ ਇਕੱਠੇ ਕੀਤੇ ਪ੍ਰੀਮੀਅਮ ਦਾ ਭੁਗਤਾਨ ਸਾਲਾਨਾ ਮਿਸ਼ਰਿਤ, ਜਾਂ
- ਅਵਧੀ ਪੂਰੀ ਹੋਣ ਤੇ ਗਰੰਟਿਡ ਰਕਮ, ਜਾਂ
- ਮੌਤ ਹੋਣ ਤੇ ਆ ਕਰਨ ਦੀ ਪੂਰੀ ਰਕਮ, ਜੋ ਬੀਮੇ ਦੀ ਰਕਮ ਦੇ ਬਰਾਬਰ ਹੈ

ਬੀਮਿਤ ਰਾਸ਼ੀ ਸਾਲਾਨਾ ਪ੍ਰੀਮੀਅਮ ਦੇ ਕਈ ਗੁਣਾ ਲਾਗੂ ਹੋਣ ਵਾਲੇ ਮਿਤ੍ਰ ਲਾਭ ਦੇ ਬਰਾਬਰ ਹੋਵੇਗੀ। ਕਿਰਪਾ ਲਾਗੂ ਮਿਤ੍ਰ ਲਾਭ ਦੇ ਗੁਣਾ ਲਈ ਸੇਲਸ ਬ੍ਰੋਸ਼ਰ ਵੇਖੋ।

ਇਸ ਵਿਕਲਪ ਦੇ ਅਧੀਨ, ਅਵਧੀ ਪੂਰੀ ਹੋਣ ਤੇ ਗਰੰਟਿਡ ਰਕਮ, ਭਵਿੱਖ ਦੇ ਭੁਗਤਾਨ ਦੀ ਮੌਜੂਦਾ ਕੀਮਤ ਹੋਵੇਗੀ, ਜਿਸ ਨੂੰ 9% ਸਾਲਾਨਾ ਦੀ ਦਰ ਨਾਲ ਛੁਟ ਮਿਲੇਗੀ।

ਮਿਤ੍ਰ ਲਾਭ ਦੀ ਅਦਾਇਗੀ ਤੋਂ ਬਾਅਦ, ਪਾਲਿਸੀ ਖਤਮ ਹੋ ਜਾਵੇਗੀ ਅਤੇ ਕੋਈ ਹੋਰ ਲਾਭ ਭੁਗਤਾਨ ਯੋਗ ਨਹੀਂ ਹੋਣਗੇ।

## ਇਨਕਮ ਅਦਾਇਗੀ

ਤੁਹਾਡੇ ਕੋਲ ਗਰੰਟਿਡ ਇਨਕਮ ਵਿਕਲਪ ਅਧੀਨ ਸਾਲਾਨਾ ਆਮਦਨੀ ਘੱਟ ਅੰਤਰਾਲਾਂ ਤੇ ਪ੍ਰਾਪਤ ਕਰਨ ਦਾ ਵਿਕਲਪ ਹੈ ਅਰਥਾਤ ਅਰਧ-ਸਾਲਾਨਾ, ਤਿਮਾਹੀ, ਮਾਸਿਕ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਬ੍ਰੋਸ਼ਰ ਨੂੰ ਧਿਆਨ ਨਾਲ ਪੜ੍ਹ ਲਓ।

## ਰਾਇਡਰ ਵਿਕਲਪ

ਅਸੀਂ ਤੁਹਾਡੀ ਸੁਰੱਖਿਆ ਨੂੰ ਵਧਾਉਣ ਵਿੱਚ ਸਹਾਇਤਾ ਕਰਨ ਲਈ ਹੇਠਾਂ ਦਿੱਤੇ ਰਾਇਡਰ ਵਿਕਲਪ ਪੇਸ਼ ਕਰਦੇ ਹਾਂ

- ਐਚਡੀਐਫਸੀ ਲਾਇਫ ਇਨਕਮ ਹਾਦਸਾਗ੍ਰਸਤ ਅਪਾਹਜਤਾ ਰਾਇਡਰ ਤੇ ਲਾਭ (ਯੂਆਈਐਨ: 101B013V03)
- ਐਚਡੀਐਫਸੀ ਲਾਇਫ ਕ੍ਰੀਟੀਕਲ ਇੰਲੈਨੇਸਿਸ ਪਲੱਸ ਰਾਇਡਰ (ਯੂਆਈਐਨ: 101B014V02)

\*ਰਾਇਡਰ ਤੇ ਸਾਰੇ ਵੇਰਵਿਆਂ ਲਈ ਕਿਰਪਾ ਕਰਕੇ ਸਾਡੀ ਵੈਬਸਾਇਟ ਤੇ ਉਪਲਬਧ ਰਾਇਡਰ ਬ੍ਰੋਸ਼ਰ ਵੇਖੋ

## ਯੋਗਤਾ

ਯੋਗਤਾ ਮਾਪਦੰਡ	ਘੱਟ ਤੋਂ ਘੱਟ	ਵੱਧ ਤੋਂ ਵੱਧ
ਦਾਖਲੇ ਦੇ ਸਮੇਂ ਉਮਰ (ਪਿਛਲਾ ਜਨਮਦਿਨ)	5 <sup>8</sup> ਸਾਲ	60 ਸਾਲ
ਪਰਿਪੱਕਤਾ ਤੇ ਉਮਰ (ਪਿਛਲਾ ਜਨਮਦਿਨ)	18 ਸਾਲ	73 ਸਾਲ
ਪਾਲਿਸੀ ਅਵਧੀ (ਪੀਟੀ) ਅਤੇ ਪ੍ਰੀਮੀਅਮ ਭੁਗਤਾਨ ਅਵਧੀ (ਪੀਪੀਟੀ)	11 ਸਾਲਾਂ ਦੀ ਪੀਪੀਟੀ ਲਈ 10 ਸਾਲ 13 ਸਾਲਾਂ ਦੀ ਪੀਪੀਟੀ ਲਈ 12 ਸਾਲ	
ਕਿਸਤ ਭੁਗਤਾਨ ਅਵਧੀ	ਪੀਟੀ 11 ਸਾਲਾਂ ਲਈ: 12ਵੇਂ ਸਾਲ ਤੋਂ 21ਵੇਂ ਸਾਲ ਗਰੰਟਿਡ ਇਨਕਮ ਬਕਾਏ ਨਾਲ ਪੀਟੀ 13 ਸਾਲਾਂ ਲਈ: 14ਵੇਂ ਸਾਲ ਤੋਂ 25ਵੇਂ ਸਾਲ ਗਰੰਟਿਡ ਇਨਕਮ ਬਕਾਏ ਨਾਲ	
ਘੱਟ ਤੋਂ ਘੱਟ ਪ੍ਰੀਮੀਅਮ	ਸਾਲਾਨਾ: ₹30,000, ਅਰਧ-ਸਾਲਾਨਾ: ₹15,000, ਤਿਮਾਹੀ: ₹7,500, ਮਾਸਿਕ: ₹2,500	
ਵੱਧ ਤੋਂ ਵੱਧ ਪ੍ਰੀਮੀਅਮ	ਕੋਈ ਸੀਮਾ ਨਹੀਂ, ਬੋਰਡ ਦੁਆਰਾ ਪ੍ਰਵਾਨਿਤ ਅੰਡਰਰਾਈਟਿੰਗ ਪਾਲਿਸੀ (ਬੀਏਯੂਪੀ) ਦੇ ਅਧੀਨ ਹੈ	

ਉੱਪਰ ਦੱਸੀਆਂ ਗਈਆਂ ਉਮਰਾਂ ਪਿਛਲੇ ਜਨਮਦਿਨ ਤੇ ਉਮਰ ਹੈ।

## ਅੱਜ ਹੀ ਸਾਡੇ ਨਾਲ ਸੰਪਰਕ ਕਰੋ

- ☎ ਖਰੀਦਣ ਲਈ 1800-266-9777 (ਟੋਲ ਫ੍ਰੀ)  
(ਸਾਰੇ ਸਮੇਂ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ ਉਪਲਬਧ)
- 🌐 ਵਿਜ਼ਿਟ ਕਰੋ: [www.hdfclife.com](http://www.hdfclife.com)



\*ਨਾਨ ਪੀਓਐਸ ਵੇਰੀਐਂਟ ਲਈ।

<sup>6</sup> ਸਾਲਾਨਾ ਪ੍ਰੀਮੀਅਮ ਟੈਕਸ, ਰਾਇਡਰ ਪ੍ਰੀਮੀਅਮ, ਅੰਡਰਰਾਇਟਿੰਗ ਐਕਸਟ੍ਰਾ ਪ੍ਰੀਮੀਅਮ ਅਤੇ ਮੋਡਲ ਪ੍ਰੀਮੀਅਮ ਲਈ ਲੋਡਿੰਗ, ਜੋ ਕੋਈ ਹੈ ਤਾਂ ਨੂੰ ਛੱਡ ਕੇ ਇੱਕ ਸਾਲ ਵਿੱਚ ਭੁਗਤਾਨ ਯੋਗ ਪ੍ਰੀਮੀਅਮ ਰਾਸ਼ੀ ਹੋਵੇਗੀ ਜੋ ਪਾਲਿਸੀ ਧਾਰਕ ਦੁਆਰਾ ਚੁਣਿਆ ਗਿਆ ਸੀ।

<sup>7</sup> ਕੁੱਲ ਪ੍ਰੀਮੀਅਮ ਭੁਗਤਾਨ ਦਾ ਅਰਥ ਹੈ ਕਿਸੇ ਵੀ ਐਕਸਟ੍ਰਾ ਪ੍ਰੀਮੀਅਮ, ਕੋਈ ਰਾਇਡਰ ਪ੍ਰੀਮੀਅਮ ਅਤੇ ਟੈਕਸਾਂ ਨੂੰ ਛੱਡ ਕੇ ਪ੍ਰਾਪਤ ਹੋਏ ਸਾਰੇ ਪ੍ਰੀਮੀਅਮਾਂ।

<sup>8</sup> ਜੇਕਰ ਨਾਬਾਲਗਾਂ ਸਮੇਤ ਸਾਰੇ ਲੋਕਾਂ ਲਈ ਪਾਲਿਸੀ ਸ਼ੁਰੂ ਹੋਣ ਦੀ ਮਿਤੀ ਤੋਂ ਸ਼ੁਰੂ ਹੁੰਦਾ ਹੈ। ਨਾਬਾਲਗ ਹੋਣ ਦੀ ਸਥਿਤੀ ਵਿੱਚ, ਪਾਲਿਸੀ 18 ਸਾਲ ਦੀ ਉਮਰ ਪ੍ਰਾਪਤ ਹੋਣ ਤੱਕ ਬੀਮਿਤ ਵਿਅਕਤੀ ਦੀ ਪਾਲਣਾ ਕਰੇਗੀ।

**ਐਚ ਡੀ ਐਫ ਸੀ ਲਾਇਫ ਇੰਸ਼ੂਰੈਂਸ ਕੰਪਨੀ ਲਿਮਿਟਿਡ ("ਐਚ ਡੀ ਐਫ ਸੀ ਲਾਇਫ")** | CIN: L65110MH2000PLC128245 | IRDAI ਰਜਿਸਟ੍ਰੇਸ਼ਨ ਨੰ. 101.

**ਪੰਜੀਕ੍ਰਿਤ ਪਤਾ:** ਲੋਢਾ ਐਕਸਲੈਂਸ, 13ਵੀਂ ਮੰਜਿਲ, ਅਪੋਲੋ ਮਿਲਸ ਕੰਪਾਉਂਡ, ਐਨ. ਐਮ. ਜੋਸ਼ੀ ਮਾਰਗ, ਮਹਾਲਕਸ਼ਮੀ, ਮੁੰਬਈ - 400 011.

ਈਮੇਲ: [service@hdfclife.com](mailto:service@hdfclife.com), ਟੈਲ. ਨੰ.: 1860 267 9999 (ਸੋਮ ਤੋਂ ਸ਼ਨੀਵੇਰੇ 10 ਵਜੇ ਤੋਂ ਸ਼ਾਮੀ 7 ਵਜੇ ਤੱਕ) ਸਥਾਨਕ ਸੁਲਕ ਲਾਗੂ। ਕਿਸੇ ਵੀ ਦੇਸ਼ ਦੇ ਕੋਡ ਨੂੰ ਪ੍ਰੀਫਿਕਸ ਨਾ ਕਰੋ ਜਿਵੇਂ ਕਿ +91 ਜਾਂ 00. ਵੈਬਸਾਇਟ: [www.hdfclife.com](http://www.hdfclife.com)

ਕੰਪਨੀ ਦਾ ਨਾਂ/ਲੋਗੋ ਵਿੱਚ ਮੌਜੂਦ ਨਾਂ/ਅੱਖਰ "ਐਚ ਡੀ ਐਫ ਸੀ" ਹਾਊਸਿੰਗ ਡੇਵਲਪਮੈਂਟ ਡਾਇਰੈਕਟ ਕਾਰਪੋਰੇਸ਼ਨ ਲਿਮਿਟਿਡ (ਐਚ ਡੀ ਐਫ ਸੀ ਲਾਇਫ) ਦਾ ਹੈ ਅਤੇ ਐਚ ਡੀ ਐਫ ਸੀ ਲਾਇਫ ਦੁਆਰਾ ਇੱਕ ਸਮਝੌਤੇ ਦੇ ਤਹਿਤ ਇਸਤੇਮਾਲ ਕੀਤਾ ਜਾਂਦਾ ਹੈ।

ਐਚ ਡੀ ਐਫ ਸੀ ਲਾਇਫ ਸੰਚਯ ਪਲੱਸ (UIN: 101N134V09) ਇੱਕ ਗੈਰ - ਪ੍ਰਤਿਭਾਗਿਤਾ, ਨਾਨ - ਲਿੰਕਡ ਸੇਵਿੰਗਸ ਇਨਸ਼ੂਰੈਂਸ ਪਲਾਨ ਹੈ। ਲਾਇਫ ਇਨਸ਼ੂਰੈਂਸ ਕਵਰੇਜ ਇਸ ਉਤਪਾਦ ਵਿੱਚ ਉਪਲਬਧ ਹੈ। ਐਚ ਡੀ ਐਫ ਸੀ ਲਾਇਫ ਇਨਕਮ ਹਾਦਸਾਗ੍ਰਸਤ ਅਪਾਹਜਤਾ ਰਾਇਡਰ ਤੇ ਲਾਭ (UIN: 101B013V03, ਫਾਰਮ ਨੰ. R501-21-01) ਅਤੇ ਐਚ ਡੀ ਐਫ ਸੀ ਲਾਇਫ ਕ੍ਰੀਟੀਕਲ ਇੰਲੈਨੇਸਿਸ ਪਲੱਸ ਰਾਇਡਰ (UIN: 101B014V02, ਫਾਰਮ ਨੰ. R501-23-01) ਰਾਇਡਰਾਂ ਦੇ ਨਾਮ ਹਨ। ਜੇਕਰ ਕਾਰਕਾਂ, ਉਸਦੇ ਨਾਲ ਜੁੜੇ ਨਿਯਮ ਅਤੇ ਸ਼ਰਤਾਂ ਅਤੇ ਨਿਸ਼ਚੇ ਦੇ ਬਾਰੇ ਵਿੱਚ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਿਕਰੀ ਪੂਰੀ ਕਰਨ ਤੋਂ ਪਹਿਲਾਂ ਸੇਲਸ ਬ੍ਰੋਸ਼ਰ ਨੂੰ ਧਿਆਨ ਨਾਲ ਪੜ੍ਹ ਲਓ। ARN: MC/06/21/24043-PI

## ਬਨਾਵਟੀ ਫੋਨ ਕਾਲਸ ਅਤੇ ਨਕਲੀ/ਧੋਖਾਧੜੀ ਭਰੇ ਪੁਸਤਾਕਾਂ ਤੋਂ ਸਾਵਧਾਨ

- ਆਈਆਰਡੀਐਫੀ ਕਿਸੇ ਪ੍ਰਕਾਰ ਦੇ ਬੀਮਾ ਦੀ ਵਿਕਰੀ, ਬੇਨਸ ਦੀ ਘੋਸ਼ਣਾ ਜਾਂ ਕਿਸਤਾਂ ਦਾ ਨਿਵੇਸ਼ ਕਰਨ ਵਿੱਚ ਸ਼ਾਮਲ ਨਹੀਂ ਹੈ। ਇਹੋ ਜਿਹੇ ਕਾਲ ਪ੍ਰਾਪਤ ਕਰਨ ਵਾਲੀ ਜਨਤਾ ਨੂੰ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਉਣ ਲਈ ਨਿਵੇਦਨ ਕੀਤਾ ਜਾਂਦਾ ਹੈ।